

**ਡਾਇਰੈਕਟੋਰੇਟ ਆਫ ਆਯੂਰਵੈਦ ਪੰਜਾਬ**

**ਚੰਡੀਗੜ੍ਹ**

ਸੇਵਾ ਵਿਖੇ

ਰਜਿਸਟਰਾਰ  
ਗੁਰੂ ਰਵਿਦਾਸ ਆਯੂਰਵੈਦ ਯੂਨੀਵਰਸਿਟੀ,  
ਹੁਸ਼ਿਆਰਪੁਰ

ਨੰ.ਆਯੂ ਈ5-ਪੰਬ-19/1011

ਮਿਤੀ.ਚੰਡੀਗੜ੍ਹ 07-02-19

**ਵਿਸ਼ਾ:-** ਪ੍ਰੋਗਰਾਮ ਮੈਨੇਜਰ ਯੂਨਿਟ ਲਈ ਠੇਕੇ ਦੇ ਆਧਾਰ ਤੇ ਫਾਈਨਾਂਸ ਮੈਨੇਜਰ, ਅਕਾਊਂਟਸ ਮੈਨੇਜਰ ਅਤੇ ਐਚ.ਐਮ.ਆਈ.ਐਸ. ਮੈਨੇਜਰ, ਆਯੂਰਵੈਦਿਕ ਹਸਪਤਾਲ ਅਤੇ ਥੈਲੇਸੀਮਿਆ ਸੈਂਟਰ ਵਿੱਚ ਭਰਤੀ ਕਰਨ ਸਬੰਧੀ।

ਉਪਰੋਕਤ ਵਿਸ਼ੇ ਦੇ ਸਬੰਧ ਵਿੱਚ।

2. ਵਿਸ਼ੇ ਅੰਕਿਤ ਕੇਸ ਵਿੱਚ ਲਿਖਿਆ ਜਾਂਦਾ ਹੈ ਕਿ ਭਾਰਤ ਸਰਕਾਰ ਆਯੂਸ ਮੰਤਰਾਲੇ ਨਵੀਂ ਦਿੱਲੀ ਵੱਲੋਂ ਕੇਂਦਰੀ ਪ੍ਰਯੋਜਿਤ ਸਕੀਮ ਤਹਿਤ ਵਿਭਾਗ ਨੂੰ ਪ੍ਰੋਗਰਾਮ ਯੂਨਿਟ (ਆਯੂਸ), 5 ਆਯੂਰਵੈਦਿਕ ਹਸਪਤਾਲ ਅਤੇ ਸਰਕਾਰੀ ਆਯੂਰਵੈਦਿਕ ਹਸਪਤਾਲ ਲੁਧਿਆਣਾ ਵਿੱਚ ਥੈਲੇਸੀਮਿਆ ਸੈਂਟਰ ਖੋਲਣ ਹਿੱਤ 60:40 ਦੀ ਰੇਸ਼ੋ ਨਾਲ ਫੰਡ ਉਪਲੱਬਧ ਕਰਵਾਏ ਹਨ। ਇਹਨਾਂ ਸਕੀਮਾਂ ਤਹਿਤ ਠੇਕੇ ਦੇ ਆਧਾਰ ਤੇ ਵਿਭਾਗ ਵਲੋਂ ਹੇਠ ਲਿਖਿਆ ਅਨੁਸਾਰ ਪੋਸਟਾਂ ਭਰਨ ਦੀ ਤਜਵੀਜ਼ ਹੈ। ਇਹਨਾਂ ਪੋਸਟਾਂ ਨੂੰ ਭਰਨ ਦੀ ਪ੍ਰਵਾਨਗੀ ਵੀ ਉਚ ਅਧਿਕਾਰੀਆਂ ਤੋਂ ਪ੍ਰਾਪਤ ਹੋ ਚੁੱਕੀ ਹੈ (ਕਾਪੀ ਨੱਥੀ ਹੈ):-

ਲੜੀ ਨੰ:	ਆਸਾਮੀ ਦਾ ਨਾਮ	ਪੋਸਟਾਂ ਦੀ ਗਿਣਤੀ	ਯੋਗਤਾਵਾਂ	ਤਨਖਾਹ ਪ੍ਰਤੀ-ਮਹੀਨਾ ਉੱਕਾ-ਪੁੱਕਾ	ਉਮਰ
1.	ਫਾਈਨਾਂਸ ਮੈਨੇਜਰ	1	MBA in Finance from AICTE recognized institute with minimum 3 years experience in a government or any other reputed organization in finance management of major programme/project.	35,000/-	25 years plus period of experience subject to maximum of 45 years
2.	ਅਕਾਊਂਟਸ ਮੈਨੇਜਰ	1	MBA in Finance/M.Com/ICWA (Inter)/CA (Inter from recognized institute with minimum 3 years experience in a government or any other reputed organization in accounts management. Experience in Health sector is desirable.	25,000/-	25 years plus period of experience subject to maximum of 45 years
3.	ਐਚ.ਐਮ.ਆਈ.ਐਸ. ਮੈਨੇਜਰ	1	M.Sc. Statistics, M.Sc. IT/MCA from recognized institute with Minimum 3 years experience in a government or any other reputed organization in information management of any project. Experience within the HMIS domain is desirable.	25,000/-	25 years plus period of experience subject to maximum of 45 years

5 ਆਯੁਰਵੈਦਿਕ ਹਸਪਤਾਲ (ਅੰਮ੍ਰਿਤਸਰ, ਬਠਿੰਡਾ, ਹੁਸ਼ਿਆਰਪੁਰ, ਜਲੰਧਰ ਅਤੇ ਲੁਧਿਆਣਾ) ਵਿਖੇ ਡਿਊਟੀ ਹੋਵੇਗੀ ਅਤੇ ਆਪਸੀ ਬਦਲੀ ਵੀ ਇਹਨਾਂ ਆਯੁਰਵੈਦਿਕ ਹਸਪਤਾਲਾਂ ਵਿਚ ਕੀਤੀ ਜਾਵੇਗੀ।

ਲੜੀ ਨੰ:	ਆਸਾਮੀ ਦਾ ਨਾਮ	ਪੋਸਟਾਂ ਦੀ ਗਿਣਤੀ	ਯੋਗਤਾਵਾਂ/ਤਜਰਬਾ	ਤਨਖਾਹ ਪ੍ਰਤੀ-ਮਹੀਨਾ ਉੱਕਾ-ਪੁੱਕਾ	ਡਿਊਟੀਜ
1.	ਆਯੂਸ ਫਾਰਮਾਸਿਸਟ (ਆਯੁਰਵੈਦਿਕ)	10	ਸਰਵਿਸ ਰੂਲ (ਟੈਕਨੀਕਲ) 1963 ਅਨੁਸਾਰ ਉਪਵੈਦ ਦਾ ਕੋਰਸ	10,000/-	ਜਨਰਲ-37 ਸਾਲ ਅਤੇ ਅਨੁਸੂਚਿਤ ਜਾਤੀ - 42 ਸਾਲ ਤੋਂ ਵੱਧ ਨਾ ਹੋਵੇ।
2.	ਯੋਗਾ ਇਸਟੈਕਟਰ	5	10+2, ਯੋਗਾ ਤੇ ਨੈਚਰੋਪੈਥੀ ਵਿਸ਼ੇ ਵਿਚ ਮਾਨਤਾ ਪ੍ਰਾਪਤ ਸੰਸਥਾ ਤੋਂ ਡਿਪਲੋਮਾ	10,000/-	ਜਨਰਲ-37 ਸਾਲ ਅਤੇ ਅਨੁਸੂਚਿਤ ਜਾਤੀ - 42 ਸਾਲ ਤੋਂ ਵੱਧ ਨਾ ਹੋਵੇ।
3.	ਮਸਾਜਰ (5 ਮੇਲ ਅਤੇ 5 ਫਿਮੇਲ)	10	ਸਰਵਿਸ ਰੂਲ (ਟੈਕਨੀਕਲ) 1963 ਅਨੁਸਾਰ ਉਪਵੈਦ ਦਾ ਕੋਰਸ	8,000/-	ਜਨਰਲ-37 ਸਾਲ ਅਤੇ ਅਨੁਸੂਚਿਤ ਜਾਤੀ - 42 ਸਾਲ ਤੋਂ ਵੱਧ ਨਾ ਹੋਵੇ।
4.	ਕਸਾਰਸੂਤਰ ਅਟੈਂਡਟ	5	ਸਰਵਿਸ ਰੂਲ (ਟੈਕਨੀਕਲ) 1963 ਅਨੁਸਾਰ ਉਪਵੈਦ ਦਾ ਕੋਰਸ	8,000/-	ਜਨਰਲ-37 ਸਾਲ ਅਤੇ ਅਨੁਸੂਚਿਤ ਜਾਤੀ - 42 ਸਾਲ ਤੋਂ ਵੱਧ ਨਾ ਹੋਵੇ।
5.	ਇਸਤਰੀ ਰੋਗ ਅਟੈਂਡਟ (ਫੀਮੇਲ)	5	ਸਰਵਿਸ ਰੂਲ (ਟੈਕਨੀਕਲ) 1963 ਅਨੁਸਾਰ ਉਪਵੈਦ ਦਾ ਕੋਰਸ	8,000/-	ਜਨਰਲ-37 ਸਾਲ ਅਤੇ ਅਨੁਸੂਚਿਤ ਜਾਤੀ - 42 ਸਾਲ ਤੋਂ ਵੱਧ ਨਾ ਹੋਵੇ।

ਉਪਰੋਕਤ ਅਸਾਮੀਆਂ ਦਾ ਆਪਣੇ ਪੱਧਰ ਤੇ ਵਿਗਿਆਪਨ ਦੇ ਕੇ ਲੋੜੀਂਦੀਆਂ ਅਸਾਮੀਆਂ ਦਾ ਟੈਸਟ ਲਿਤਾ ਜਾਵੇ ਅਤੇ ਪੰਜਾਬ ਸਰਕਾਰ ਦੇ ਨਿਯਮਾਂ/ਹਦਾਇਤਾਂ ਅਨੁਸਾਰ ਮੈਰਿਟ ਤਿਆਰ ਕੀਤੀ ਜਾਵੇ। ਭਰਤੀ ਸਬੰਧੀ ਜਨਰਲ ਉਮੀਦਵਾਰ 520 ਰੁਪਏ ਅਤੇ ਅਨੁਸੂਚਿਤ ਜਾਤੀ ਦੇ ਉਮੀਦਵਾਰ ਤੋਂ 420 ਰੁਪਏ ਫੀਸ ਰੱਖੀ ਗਈ ਹੈ। ਜਿਸਦਾ ਡਰਾਫਟ ਕਮਿਸ਼ਨਰ ਆਯੂਸ ਦੇ ਨਾਂਮ ਤੇ ਬਣਾਇਆ ਜਾਣਾ ਹੈ ਅਤੇ ਨਿਰਧਾਰਤ ਫੀਸ ਹੈਲਥ ਸੁਸਾਇਟੀ ਦੇ ਖਾਤੇ ਵਿੱਚ ਜਮਾ ਕਰਵਾਏ ਜਾਣ। ਇਸ ਭਰਤੀ ਤੇ ਆਉਣ ਵਾਲਾ ਖਰਚਾ ਵਿਭਾਗ ਨੂੰ ਦੱਸਣ ਦੀ ਖੇਚਲ ਕੀਤੀ ਜਾਵੇ। ਇਸ ਤੋਂ ਇਲਾਵਾ ਆਯੁਰਵੈਦਿਕ ਵਿਭਾਗ ਦੇ ਕਿਸੇ ਵੀ ਅਧਿਕਾਰੀਆਂ/ਕਰਮਚਾਰੀਆਂ ਨੂੰ ਇਸ ਪ੍ਰੀਕਿਰਿਆ ਵਿੱਚ ਸ਼ਾਮਲ ਨਾ ਕੀਤਾ ਜਾਵੇ।

ਇਸ ਲਈ ਉਕਤ ਪੋਸਟਾਂ ਨੂੰ ਭਰਨ ਸਬੰਧੀ ਲੋੜੀਂਦੀਆਂ ਯੋਗਤਾਵਾਂ, ਤਨਖਾਹ ਪ੍ਰਤੀ ਮਹੀਨੇ ਅਤੇ ਹੋਰ ਸਬੰਧਤ ਦਸਤਾਵੇਜ਼ਾਂ ਅਤੇ ਨੋਟਿੰਗ ਪੰਨਾਂ: 6 ਤੋਂ 10 ਤੱਕ ਦੀਆਂ ਫੋਟੋ ਕਾਪੀਆਂ ਨੱਥੀ ਕਰਦੇ ਹੋਏ ਬੇਨਤੀ ਕੀਤੀ ਜਾਂਦੀ ਹੈ ਕਿ ਵਿਭਾਗ ਨੂੰ ਉਕਤ ਦਰਸਾਈਆਂ ਪੋਸਟਾਂ ਨੂੰ ਠੇਕੇ ਦੇ ਆਧਾਰ ਤੇ ਭਰਨ ਸਬੰਧੀ (ਨੋਟਿੰਗ ਪੰਨਾ: 6 ਤੋਂ 10 ਤੱਕ ਅਧਿਕਾਰੀਆਂ ਵੱਲੋਂ ਮਿਲੀ ਪ੍ਰਵਾਨਗੀ ਅਨੁਸਾਰ) ਲੋੜੀਂਦੀ ਕਾਰਵਾਈ ਕੀਤੀ ਜਾਵੇ ਅਤੇ ਕੈਟਾਗਿਟੀ ਵਾਈਜ ਮੈਰਿਟ ਅਨੁਸਾਰ ਲਿਸਟ ਵਿਭਾਗ ਨੂੰ ਮੁਹਾਈਆਂ ਕਰਵਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ।

-ਸਹੀ/-

ਡਾਇਰੈਕਟਰ ਆਯੁਰਵੇਦ, ਪੰਜਾਬ

**ਡਾਇਰੈਕਟੋਰੇਟ ਆਫ ਆਯੂਰਵੈਦ ਪੰਜਾਬ  
ਚੰਡੀਗੜ੍ਹ**

ਸੇਵਾ ਵਿਖੇ

ਰਜਿਸਟਰਾਰ,  
ਗੁਰੂ ਰਵੀਦਾਸ ਆਯੂਰਵੈਦਿਕ ਯੂਨੀਵਰਸਟੀ,  
ਹੁਸ਼ਿਆਰਪੁਰ।

ਨੰ.ਆਯੂ ਈ5-ਪੰਬ-19/ 1267 ਮਿਤੀ, ਚੰਡੀਗੜ੍ਹ 25-02-19


ਵਿਸ਼ਾ:- ਪ੍ਰੋਗਰਾਮ ਮੈਨੇਜਰ ਯੂਨਿਟ ਲਈ ਠੇਕੇ ਦੇ ਅਧਾਰ ਤੇ ਫਾਈਨਾਂਸ ਮੈਨੇਜਰ, ਅਕਾਊਂਟਸ ਮੈਨੇਜਰ ਅਤੇ ਐਚ.ਐਮ.ਆਈ.ਐਸ. ਮੈਨੇਜਰ, ਆਯੂਰਵੈਦਿਕ ਹਸਪਤਾਲ ਅਤੇ ਬੈਲੇਸੀਮਿਆਂ ਸੈਂਟਰ ਵਿਚ ਭਰਤੀ ਕਰਨ ਸਬੰਧੀ।

=====

ਉਪਰੋਕਤ ਵਿਸ਼ੇ ਤੇ ਇਸ ਦਫਤਰ ਦੇ ਪੱਤਰ ਨੰ: 1011 ਮਿਤੀ 07-02-19 ਦੀ ਲਗਾਤਾਰਤਾ ਵਿਚ।

2. ਵਿਸ਼ੇ ਅੰਕਿਤ ਕੇਸ ਵਿਚ ਹਵਾਲੇ ਅਧੀਨ ਪੱਤਰ ਰਾਹੀਂ ਵਿਭਾਗ ਵਿੱਚ ਭਾਰਤ ਸਰਕਾਰ ਆਯੂਸ ਮੰਤਰਾਲੇ ਨਵੀਂ ਦਿੱਲੀ ਵੱਲੋਂ ਕੇਂਦਰੀ ਪ੍ਰਯੋਜਿਤ ਸਕੀਮ ਤਹਿਤ ਵਿਭਾਗ ਨੂੰ ਪ੍ਰੋਗਰਾਮ ਮੈਨੇਜਮੈਂਟ ਯੂਨਿਟ (ਆਯੂਸ), 5 ਆਯੂਰਵੈਦਿਕ ਹਸਪਤਾਲ ਅਤੇ ਸਰਕਾਰੀ ਆਯੂਰਵੈਦਿਕ ਹਸਪਤਾਲ ਲੁਧਿਆਣਾ ਵਿੱਚ ਬੈਲੇਸੀਮਿਆ ਸੈਂਟਰ ਲਈ ਠੇਕੇ ਦੇ ਅਧਾਰ ਤੇ ਵਿਭਾਗ ਪੋਸਟਾਂ ਭਰਨ ਲਈ ਕੇਸ ਆਪ ਨੂੰ ਭੇਜਿਆ ਗਿਆ ਸੀ। ਇਹਨਾਂ ਪੋਸਟਾਂ ਵਿਚੋਂ ਜਿਹੜੀਆਂ ਪੋਸਟਾਂ ਇਕ ਤੋਂ ਵੱਧ ਹਨ ਉਹਨਾਂ ਦਾ ਰਾਖਵਾ ਕਰਨ ਸਬੰਧੀ ਸੂਚਨਾ ਹੇਠ ਅਨੁਸਾਰ ਭੇਜੀ ਜਾਦੀ ਹੈ:-

ਲੜੀ ਨੰ:	ਅਸਾਮੀਆ ਦਾ ਵੇਰਵਾ	ਆਯੂਰਵੈਦਿਕ ਫਾਰਮਾਸਿਸਟ	ਯੋਗਾ ਇਸਟੈਕਟਰ	ਮਸਾਜਰ (5 ਮੇਲ ਅਤੇ 5 ਫੀਮੇਲ)	ਕਸਾਰਸੂਤਰ ਅਟੈਂਡਟ	ਇਸਤਰੀ ਰੋਗ ਅਟੈਂਡਟ (ਫੀਮੇਲ)
1.	ਜਨਰਲ	5	3	5	3	3 ਫੀਮੇਲ
2.	ਅਨੁਸੂਚਿਤ ਜਾਤੀ	3	2	3	2	2 ਫੀਮੇਲ
3.	ਪਛੜੀ ਸ਼੍ਰੇਣੀ	1	-	1	-	-
4.	ਅੰਗਰੇਜ਼	-	-	-	-	-
5.	ਸਾਬਕਾ ਫੌਜੀ (ਜਨਰਲ) ਜਾਂ ਉਨ੍ਹਾਂ ਦੇ ਆਸਰਿਤ	1	-	1	-	-
6.	ਸਾਬਕਾ ਫੌਜੀ (ਅ/ਜਾਤੀ) ਜਾਂ ਉਨ੍ਹਾਂ ਦੇ ਆਸਰਿਤ	-	-	-	-	-
7.	ਸਾਬਕਾ ਫੌਜੀ (ਬੀ.ਸੀ/ ਜਾਤੀ) ਜਾਂ ਉਨ੍ਹਾਂ ਦੇ ਆਸਰਿਤ	-	-	-	-	-
8.	ਖਿਡਾਰੀ (ਜਨਰਲ)	-	-	-	-	-
9.	ਖਿਡਾਰੀ (ਅ/ਜਾਤੀ)	-	-	-	-	-
10.	ਸੁਤੰਤਰਤਾ ਸੰਗਰਾਮੀ	-	-	-	-	-
	ਕੁੱਲ ਜੋੜ	10	5	10	5	5

  
ਸੁਪਰਡੈਂਟ

ਡਾਇਰੈਕਟਰ ਆਯੂਰਵੈਦ ਪੰਜਾਬ

9

**ਡਾਇਰੈਕਟੋਰੇਟ ਆਫ ਆਯੂਰਵੈਦ ਪੰਜਾਬ  
ਚੰਡੀਗੜ੍ਹ**

ਸੇਵਾ ਵਿਖੇ

ਰਜਿਸਟਰਾਰ,  
ਗੁਰੂ ਰਵੀਦਾਸ ਆਯੂਰਵੈਦਿਕ ਯੂਨੀਵਰਸਟੀ,  
ਹੁਸ਼ਿਆਰਪੁਰ।

ਨੰ. ਆਯੂ ਈ5-ਪੰਬ-19/1247

ਮਿਤੀ, ਚੰਡੀਗੜ੍ਹ 22.02.2019

ਵਿਸ਼ਾ:- ਐਨ.ਐਚ.ਐਮ ਅਧੀਨ ਆਯੂਰਵੈਦਿਕ ਮੈਡੀਕਲ ਅਫਸਰਾਂ, ਉਪਵੈਦਾਂ ਦੀਆਂ ਆਸਾਮੀਆਂ ਠੇਕੇ ਦੇ ਆਧਾਰ ਤੇ ਭਰਨ ਸਬੰਧੀ ।

ਉਪਰੋਕਤ ਵਿਸ਼ੇ ਦੇ ਸਬੰਧ ਵਿਚ।

2. ਵਿਸ਼ੇ ਅੰਕਿਤ ਕੇਸ ਵਿਚ ਲਿਖਿਆ ਜਾਦਾ ਹੈ ਕਿ ਐਨ.ਐਚ.ਐਮ ਅਧੀਨ ਆਯੂਰਵੈਦਿਕ ਮੈਡੀਕਲ ਅਫਸਰਾਂ, ਉਪਵੈਦਾਂ ਦੀਆਂ ਆਸਾਮੀਆਂ ਠੇਕੇ ਦੇ ਆਧਾਰ ਤੇ ਭਰਨ ਸਬੰਧੀ ਵਿਭਾਗ ਵਲੋਂ ਹੇਠ ਲਿਖਿਆ ਅਨੁਸਾਰ ਪੋਸਟਾਂ ਭਰਨ ਦੀ ਤਜਵੀਜ਼ ਹੈ। ਇਹਨਾਂ ਪੋਸਟਾਂ ਨੂੰ ਭਰਨ ਦੀ ਪ੍ਰਵਾਨਗੀ ਵੀ ਉਚ ਅਧਿਕਾਰੀਆਂ ਤੋਂ ਪ੍ਰਾਪਤ ਹੋ ਚੁੱਕੀ ਹੈ (ਕਾਪੀ ਨੱਥੀ ਹੈ):-

ਲੜੀ ਨੰ.	ਆਸਾਮੀ ਦਾ ਨਾਮ	ਪੋਸਟਾਂ ਦੀ ਗਿਣਤੀ	ਯੋਗਤਾਵਾਂ	ਤਨਖਾਹ ਪ੍ਰਤੀ-ਮਹੀਨਾ ਉੱਕਾ-ਪੁੱਕਾ	ਉਮਰ (ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ)
1.	ਆਯੂਰਵੈਦਿਕ ਮੈਡੀਕਲ ਅਫਸਰ	17	1 ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਫਕੈਲਟੀ (ਸੀ.ਸੀ.ਆਈ.ਐਮ ਨਵੀਂ ਦਿੱਲੀ ਤੋਂ ਐਕਟ, 1970 ਅਧੀਨ) ਬੀ.ਏ.ਐਮ.ਐਸ ਹੋਵੇ।  2 ਬੋਰਡ ਆਫ ਆਯੂਰਵੈਦਿਕ ਐਂਡ ਯੂਨਾਨੀ ਸਿਸਟਮ ਆਫ ਮੈਡੀਸਨ, ਪੰਜਾਬ ਨਾਲ ਰਜਿਸਟਰਡ ਹੋਵੇ।  3 ਦਸਵੀਂ ਜਾਂ ਉਚੇਰੇ ਪੱਧਰ ਤੱਕ ਪੰਜਾਬੀ ਪਾਸ ਹੋਵੇ।	20,000 ਪ੍ਰਤੀ ਮਹੀਨਾ	ਜਨਰਲ-37 ਸਾਲ ਅਤੇ ਅਨੁਸੂਚਿਤ ਜਾਤੀ - 42 ਸਾਲ ਤੋਂ ਵੱਧ ਨਾ ਹੋਵੇ।
2.	ਆਯੂਰਵੈਦਿਕ ਮੈਡੀਕਲ ਅਫਸਰ + ਗਾਊਸ ਸਰਜਨ	06+1	1 ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਫਕੈਲਟੀ (ਸੀ.ਸੀ.ਆਈ.ਐਮ ਨਵੀਂ ਦਿੱਲੀ ਤੋਂ ਐਕਟ, 1970 ਅਧੀਨ) ਬੀ.ਏ.ਐਮ.ਐਸ ਹੋਵੇ।  2 ਬੋਰਡ ਆਫ ਆਯੂਰਵੈਦਿਕ ਐਂਡ ਯੂਨਾਨੀ ਸਿਸਟਮ ਆਫ ਮੈਡੀਸਨ, ਪੰਜਾਬ ਨਾਲ ਰਜਿਸਟਰਡ ਹੋਵੇ।  3 ਦਸਵੀਂ ਜਾਂ ਉਚੇਰੇ ਪੱਧਰ ਤੱਕ ਪੰਜਾਬੀ ਪਾਸ ਹੋਵੇ।	20,000 ਪ੍ਰਤੀ ਮਹੀਨਾ	ਜਨਰਲ-37 ਸਾਲ ਅਤੇ ਅਨੁਸੂਚਿਤ ਜਾਤੀ - 42 ਸਾਲ ਤੋਂ ਵੱਧ ਨਾ ਹੋਵੇ।

ਅਸਮ

12

3.	ਉਪਵੈਦ	11	<p>1 ਉਮੀਦਵਾਰ ਪੰਜਾਬ ਸਟੇਟ ਫਕੈਲਟੀ ਆਫ ਆਯੂਰਵੈਦਾ ਅਤੇ ਯੂਨਾਨੀ ਸਿਸਟਮ ਆਫ ਮੈਡੀਸਨ ਜਾਂ ਕਿਸੇ ਮਾਨਤਾ ਪ੍ਰਾਪਤ ਬੋਰਡ/ਯੂਨੀਵਰਸਿਟੀ ਤੋਂ ਉਪਵੈਦ ਦਾ ਦੋ ਸਾਲ ਦਾ ਡਿਪਲੋਮਾ ਤਿੰਨ ਮਹੀਨੇ ਦੀ ਇੰਟਰਨਸ਼ਿਪ ਰੱਖਦਾ ਹੋਵੇ।</p> <p>2 ਉਮੀਦਵਾਰ ਪੰਜਾਬ ਸਟੇਟ ਫਕੈਲਟੀ ਆਫ ਆਯੂਰਵੈਦਾ ਅਤੇ ਯੂਨਾਨੀ ਸਿਸਟਮ ਆਫ ਮੈਡੀਸਨ ਜਾਂ ਕਿਸੇ ਮਾਨਤਾ ਪ੍ਰਾਪਤ ਬੋਰਡ/ਯੂਨੀਵਰਸਿਟੀ ਨਾਲ ਰਜਿਸਟਰਡ ਹੋਵੇ।</p> <p>3. ਦਸਵੀਂ ਜਾਂ ਉਚੇਰੇ ਪੱਧਰ ਤੱਕ ਪੰਜਾਬੀ ਪਾਸ ਹੋਵੇ।</p>	8,000 ਪ੍ਰਤੀ ਮਹੀਨਾ	ਜਨਰਲ-37 ਸਾਲ ਅਤੇ ਅਨੁਸੂਚਿਤ ਜਾਤੀ - 42 ਸਾਲ ਤੋਂ ਵੱਧ ਨਾ ਹੋਵੇ।
----	-------	----	--	-------------------	---

ਰਾਖਵੀਆਂ ਆਸਾਮੀਆਂ ਦਾ ਵੇਰਵਾ:-

ਲੜੀ ਨੰ:	ਆਸਾਮੀ ਦਾ ਵੇਰਵਾ	ਆਯੂਰਵੈਦਿਕ ਮੈਡੀਕਲ ਅਫਸਰ	ਆਯੂਰਵੈਦਿਕ ਮੈਡੀਕਲ ਅਫਸਰਾਂ ਦਾ ਬੈਕਲਾਗ	ਆਯੂਰਵੈਦਿਕ ਮੈਡੀਕਲ ਅਫਸਰਾਂ ਦਾ ਕੁੱਲ ਜੋੜ	ਉਪਵੈਦਾਂ ਦੀਆਂ ਆਸਾਮੀਆਂ
1	ਜਨਰਲ	10	-	10	06
2	ਅਨੁਸੂਚਿਤ ਜਾਤੀ	03	-	03	02
3	ਪਛੜੀ ਸ਼੍ਰੇਣੀ	02	-	02	01
4	ਅੰਗਰੀਣ	-	-	-	-
5	ਸੁਤੰਤਰਤਾ ਸੈਨਾਨੀ	01	-	01	-
6	ਸਾਬਕਾ ਫੌਜੀ (ਜਨਰਲ)	01	-	01	-
7	ਸਾਬਕਾ ਫੌਜੀ (ਅਨੁਸੂਚਿਤ ਜਾਤੀ)	-	-	-	01
8	ਸਾਬਕਾ ਫੌਜੀ (ਪਛੜੀ ਸ਼੍ਰੇਣੀ)	-	-	-	01
9	ਖਿਡਾਰੀ (ਅਨੁਸੂਚਿਤ ਜਾਤੀ)	-	-	-	-
10	ਖਿਡਾਰੀ (ਅਨੁਸੂਚਿਤ ਜਾਤੀ)	-	-	-	-
	ਕੁੱਲ ਜੋੜ	17	-	17	11

1 ਲੜੀ ਨੰ: 1 ਪੀ ਐਚ ਸੀਜ਼ ਵਿੱਚ ਭਰੀਆਂ ਜਾਣੀਆਂ ਹਨ।

2 ਲੜੀ ਨੰ: 2 ਸਰਕਾਰੀ ਆਯੂਰਵੈਦਿਕ ਕਾਲਜ ਪਟਿਆਲਾ ਅਤੇ ਸਰਕਾਰੀ ਆਯੂਰਵੈਦਿਕ ਹਸਪਤਾਲ ਪਟਿਆਲਾ ਵਿਖੇ ਭਰੀਆਂ ਜਾਣੀਆਂ ਹਨ।

ਉਪਰੋਕਤ ਅਸਾਮੀਆਂ ਦਾ ਆਪਣੇ ਪੱਧਰ ਤੇ ਵਿਗਿਆਪਨ ਦੇ ਕੇ ਲੋੜੀਂਦੀਆਂ ਅਸਾਮੀਆਂ ਦਾ ਟੈਸਟ ਲਿਤਾ ਜਾਵੇ ਅਤੇ ਪੰਜਾਬ ਸਰਕਾਰ ਦੇ ਨਿਯਮਾਂ/ ਹਦਾਇਤਾਂ ਅਨੁਸਾਰ ਮੈਰਿਟ ਤਿਆਰ ਕੀਤੀ ਜਾਵੇ। ਸਰਕਾਰੀ ਆਯੁਰਵੈਦਿਕ ਕਾਲਜ ਪਟਿਆਲਾ ਵਿੱਚ 7 ਆਯੁਰਵੈਦਿਕ ਮੈਡੀਕਲ ਅਫਸਰਾਂ ਦੀਆਂ ਅਸਾਮੀਆਂ ਭਰਨ ਦੇ ਸਿੱਟੇ ਵਜੋਂ ਫੰਡਜ਼ ਆਦਿ ਦਾ ਉਪਬੰਧ ਮੈਡੀਕਲ ਸਿਖਿਆ ਤੇ ਖੋਜ ਵਿਭਾਗ ਨੂੰ ਕਰਵਾਉਣਾ ਹੋਵੇਗਾ। ਇਸ ਤੋਂ ਇਲਾਵਾ ਆਯੁਰਵੈਦਿਕ ਵਿਭਾਗ ਦੇ ਕਿਸੇ ਵੀ ਅਧਿਕਾਰੀਆਂ/ ਕਰਮਚਾਰੀਆਂ ਨੂੰ ਇਸ ਪ੍ਰੀਕਿਆ ਵਿਚ ਸ਼ਾਮਿਲ ਨਾ ਕੀਤਾ ਜਾਵੇ।

ਇਸ ਲਈ ਉਕਤ ਪੋਸਟਾਂ ਨੂੰ ਭਰਨ ਸਬੰਧੀ ਲੋੜੀਂਦੀਆਂ ਯੋਗਤਾਵਾਂ, ਤਨਖਾਹ ਪ੍ਰਤੀ ਮਹੀਨਾ ਅਤੇ ਹੋਰ ਸਬੰਧਤ ਦਸਤਾਵੇਜ਼ਾਂ ਅਤੇ ਨੋਟਿੰਗ ਪੰਨਾਂ :1 ਤੋਂ 03 ਤੱਕ ਦੀਆਂ ਫੋਟੋ ਕਾਪੀਆਂ ਨੱਥੀ ਕਰਦੇ ਹੋਏ ਬੇਨਤੀ ਕੀਤੀ ਜਾਂਦੀ ਹੈ ਕਿ ਵਿਭਾਗ ਨੂੰ ਉਕਤ ਦਰਸਾਈਆਂ ਪੋਸਟਾਂ ਨੂੰ ਠੇਕੇ ਦੇ ਅਧਾਰ ਤੇ ਭਰਨ ਸਬੰਧੀ (ਨੋਟਿੰਗ ਪੰਨਾਂ :1 ਤੋਂ 3 ਤੱਕ ਅਧਿਕਾਰੀਆਂ ਵਲੋਂ ਮਿਲੀ ਪ੍ਰਵਾਨਗੀ ਅਨੁਸਾਰ) ਲੋੜੀਂਦੀ ਕਾਰਵਾਈ ਕੀਤੀ ਜਾਵੇ ਅਤੇ ਕੈਟਾਗਰੀ ਵਾਈਜ਼ ਮੈਰਿਟ ਅਨੁਸਾਰ ਲਿਸਟ ਵਿਭਾਗ ਨੂੰ ਮੁਹਾਈਆਂ ਕਰਵਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ।

ਨੱਥੀ:- 2 ਪੰਨੇ

ਡਾਇਰੈਕਟਰ ਆਯੁਰਵੈਦ, ਪੰਜਾਬ

### General Terms and Conditions:-

1. All posts will be on contractual basis initially for one year, which can be renewed on the basis of work, conduct and performance every year.
2. Education qualification must be from a recognized University/Board as per details mentioned against each post.
3. Written test will be conducted from only those candidates who will fulfill the prescribed academic and technical qualification.
4. The recruitment will be made based on the merit of the written test.
5. No TA/DA will be paid for the journey performed for the written test/counseling.
6. The candidate applying for the same post in more than one category shall be considered only once, which ever may be applied first.
7. The candidate applying for more than one post shall have to apply separately along with necessary fees.
8. Candidate should have passed with Punjabi as one of the subject or its equivalent examination from recognized institution or board on or before the last date of the submission of online application.
9. Age will be calculated as on 01.01.2019.
10. The SC/BC category certificates should be in accordance with the instructions of the department of Welfare Punjab and the certificates for the Ex-serviceman, Freedom Fighters/Sports Persons Category should be in accordance with instructions of the concerned department as per the following details:-

SC/BC	Certificates as per the Instructions of the concerned department
Ex-Serviceman	Lineal descendant certificate duly issued by the concerned District Sainik Welfare Office
Freedom Fighters	The requisite certificate issued by the Deputy Commissioner of the concerned district as per the instructions
Sports Person	The certificate regarding gradation issued by the Director Sports Department Punjab

**Candidate applying under the above mentioned categories should have mentioned certificates before last date of filing the applications. No extra time will be given for the production of these documents.**

11. Terms and conditions of Punjab Civil Services (common condition rule 1992) will be applicable on all above posts.
12. Notice regarding document verification of applicants will be uploaded on University website later on.
13. Number of Posts can be increased or decreased as per requirement without giving any prior notice or department reserves the rights to change or cancel the selection process at any stage.